

E-ISSN: 2709-9369

P-ISSN: 2709-9350

www.multisubjectjournal.com

IJMT 2024; 6(9): 34-36

Received: 25-06-2024

Accepted: 29-07-2024

ਡਾ. ਅਨੀਤਾ ਰਾਣੀ

ਅਸਿਸਟੈਂਟ ਪ੍ਰੋਫੈਸਰ, ਪੰਜਾਬੀ
ਵਿਭਾਗ, ਸੰਤ ਬਾਬਾ ਭਾਗ ਸਿੰਘ
ਯੂਨੀਵਰਸਿਟੀ, ਜਲੰਧਰ, ਪੰਜਾਬ,
ਭਾਰਤ

ਸੋਸ਼ਲ ਮੀਡੀਆ ਐਪ WhatsApp ਦੀ ਭਾਸ਼ਾ : ਇੱਕ ਭਾਸ਼ਾਈ ਅਧਿਐਨ

ਡਾ. ਅਨੀਤਾ ਰਾਣੀ**ਸਾਰ**

ਇਹ ਪੇਪਰ WhatsApp ਭਾਸ਼ਾ ਦੇ ਭਾਸ਼ਾਈ ਵਿਕਾਸ ਦੀ ਪੜਚੋਲ ਕਰਨ ਲਈ, ਇਸ ਗੱਲ 'ਤੇ ਕੇਂਦਰਤ ਹੈ ਕਿ ਸੋਸ਼ਲ ਮੀਡੀਆ ਸਾਧਨਾਂ ਨੇ ਸੰਚਾਰ ਦੇ ਨਵੇਂ ਪੈਟਰਨਾਂ ਨੂੰ ਕਿਵੇਂ ਆਕਾਰ ਦਿੱਤਾ ਹੈ। ਵਿਸ਼ਵ ਪੱਧਰ 'ਤੇ ਲੱਖਾਂ ਉਪਭੋਗਤਾਵਾਂ ਦੇ ਨਾਲ, WhatsApp ਨੇ ਸੰਖੇਪ ਰੂਪਾਂ, ਇਮੋਜੀ, ਕੋਡ-ਸਵਿਚਿੰਗ, ਅਤੇ ਧੁਨੀਆਤਮਕ ਸ਼ਬਦ-ਜੋੜਾਂ ਰਾਹੀਂ ਭਾਸ਼ਾਈ ਢਾਂਚੇ ਦਾ ਇੱਕ ਨਵਾਂ ਰੂਪ ਪੇਸ਼ ਕੀਤਾ ਹੈ। ਇਹ ਪੇਪਰ ਭਾਸ਼ਾ ਦੀ ਵਰਤੋਂ 'ਤੇ ਇਹਨਾਂ ਰੁਝਾਨਾਂ ਦੇ ਪ੍ਰਭਾਵਾਂ ਦੀ ਜਾਂਚ ਕਰਦਾ ਹੈ, ਖਾਸ ਤੌਰ 'ਤੇ ਦੋ-ਭਾਸ਼ੀ ਜਾਂ ਬਹੁਭਾਸ਼ਾਈ ਉਪਭੋਗਤਾਵਾਂ ਦੇ ਸੰਦਰਭ ਵਿੱਚ, ਜਿਵੇਂ ਕਿ ਪੰਜਾਬੀ ਅਤੇ ਅੰਗਰੇਜ਼ੀ ਬੋਲਣ ਵਾਲੇ। ਅਧਿਐਨ ਮੁੱਖ ਭਾਸ਼ਾਈ ਪੈਟਰਨਾਂ ਦੀ ਪਛਾਣ ਕਰਦਾ ਹੈ ਅਤੇ ਇਹ ਉਜਾਗਰ ਕਰਦਾ ਹੈ ਕਿ ਕਿਵੇਂ WhatsApp ਭਾਸ਼ਾ ਅਤੇ ਲਿਖਤੀ ਸੰਚਾਰ ਦੀ ਗਤੀਸ਼ੀਲਤਾ ਨੂੰ ਬਦਲ ਰਿਹਾ ਹੈ।

ਕੂਟਸ਼ਬਦ: ਸੋਸ਼ਲ ਮੀਡੀਆ ਐਪ, ਭਾਸ਼ਾਈ ਅਧਿਐਨ**ਪ੍ਰਸਤਾਵਨਾ****1. ਜਾਣ-ਪਛਾਣ**

ਸੋਸ਼ਲ ਮੀਡੀਆ ਦੇ ਪ੍ਰਸਾਰ ਦੇ ਨਾਲ, WhatsApp (ਅਸੀਂ ਭਾਸ਼ਾ ਦੀ ਵਰਤੋਂ ਕਿਵੇਂ ਕਰਦੇ ਹਾਂ) ਵਰਗੇ ਪਲੇਟਫਾਰਮਾਂ ਨੇ ਕ੍ਰਾਂਤੀ ਲਿਆ ਦਿੱਤੀ ਹੈ। WhatsApp, ਵਿਸ਼ਵ ਪੱਧਰ 'ਤੇ ਸਭ ਤੋਂ ਪ੍ਰਸਿੱਧ ਤਤਕਾਲ ਮੈਸੇਜਿੰਗ ਐਪਾਂ ਵਿੱਚੋਂ ਇੱਕ ਹੈ, ਜਿਸਨੇ ਸੰਚਾਰ ਦੀ ਆਪਣੀ ਵੱਖਰੀ ਸ਼ੈਲੀ ਵਿਕਸਿਤ ਕੀਤੀ ਹੈ। ਇਸ ਪੇਪਰ ਦਾ ਉਦੇਸ਼ WhatsApp ਭਾਸ਼ਾ ਦਾ ਭਾਸ਼ਾਈ ਅਧਿਐਨ ਕਰਨਾ ਹੈ, ਇਸ ਗੱਲ ਨੂੰ ਕੇਂਦਰ ਬਣਾਇਆ ਗਿਆ ਹੈ ਕਿ ਉਪਯੋਗਕਰਤਾ ਪਲੇਟਫਾਰਮ ਦੀਆਂ ਸੰਚਾਰ ਵਿਸ਼ੇਸ਼ਤਾਵਾਂ ਦੇ ਅਨੁਕੂਲ ਹੋਣ ਲਈ ਰਵਾਇਤੀ ਭਾਸ਼ਾ ਦੇ ਢਾਂਚੇ ਨੂੰ ਕਿਵੇਂ ਸੰਸ਼ੋਧਿਤ ਕਰਦੇ ਹਨ।

ਬਹੁ-ਭਾਸ਼ਾਈ ਸਮਾਜਾਂ ਵਿੱਚ, ਜਿਵੇਂ ਕਿ ਉਹ ਜੋ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਦੀ ਵਰਤੋਂ ਕਰਦੇ ਹਨ, WhatsApp ਦਾ ਭਾਸ਼ਾਈ ਮਾਹੌਲ ਗੁੰਝਲਦਾਰ ਹੈ ਅਤੇ ਅਕਸਰ ਕੋਡ-ਸਵਿਚਿੰਗ, ਸੰਖੇਪ ਰੂਪ, ਅਤੇ ਧੁਨੀਆਤਮਕ ਪ੍ਰਸਤੁਤੀਆਂ ਸ਼ਾਮਲ ਕਰਦਾ ਹੈ। ਇਹ ਖੋਜ ਇਸ ਗੱਲ 'ਤੇ ਕੇਂਦਰਤ ਹੈ ਕਿ ਕਿਵੇਂ ਅਜਿਹੀਆਂ ਵਿਸ਼ੇਸ਼ਤਾਵਾਂ ਗੈਰ-ਰਸਮੀ ਅਤੇ ਰਸਮੀ ਸੈਟਿੰਗਾਂ ਵਿੱਚ ਇੱਕ ਨਵਾਂ ਸੰਚਾਰ ਪੈਰਾਡਾਈਮ ਬਣਾਉਂਦੀਆਂ ਹਨ।

2. WhatsApp ਭਾਸ਼ਾ ਦੀਆਂ ਵਿਸ਼ੇਸ਼ਤਾਵਾਂ

2.1 ਸੰਖੇਪ ਰੂਪ / ਸੰਖੇਪ ਸ਼ਬਦ: ਸੰਖੇਪ ਰੂਪ ਵਟਸਐਪ ਸੰਚਾਰ ਦੀ ਇੱਕ ਪਛਾਣ ਹਨ। ਉਪਭੋਗਤਾ ਅਕਸਰ ਸਮਾਂ ਅਤੇ ਮਿਹਨਤ ਨੂੰ ਬਚਾਉਣ ਲਈ ਆਮ ਵਾਕਾਂਸ਼ਾਂ ਦੇ ਛੋਟੇ ਰੂਪਾਂ ਦੀ ਚੋਣ ਕਰਦੇ ਹਨ। ਉਦਾਹਰਨ ਲਈ, "LOL" (laugh out loud), "BRB" (be right back), ਅਤੇ "BTW" (by the way) ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਵਿੱਚ ਵਿਆਪਕ ਤੌਰ 'ਤੇ ਸਮਝੇ ਜਾਂਦੇ ਹਨ।

ਬਹੁ-ਭਾਸ਼ਾਈ ਸੰਦਰਭਾਂ ਵਿੱਚ, ਜਿਵੇਂ ਕਿ ਪੰਜਾਬੀ ਬੋਲਣ ਵਾਲੇ ਉਪਭੋਗਤਾ, ਹਾਈਬ੍ਰਿਡ (ਦੋ-ਜਾਤੀ) ਵਾਕਾਂਸ਼ ਜਿਵੇਂ ਕਿ "G2G" (Got to go) ਜਾਂ "TTYL" (talk to you later) ਅਕਸਰ

Corresponding Author:**ਡਾ. ਅਨੀਤਾ ਰਾਣੀ**

ਅਸਿਸਟੈਂਟ ਪ੍ਰੋਫੈਸਰ, ਪੰਜਾਬੀ
ਵਿਭਾਗ, ਸੰਤ ਬਾਬਾ ਭਾਗ ਸਿੰਘ
ਯੂਨੀਵਰਸਿਟੀ, ਜਲੰਧਰ, ਪੰਜਾਬ,
ਭਾਰਤ

ਖੇਤਰੀ ਸਮੀਕਰਨਾਂ ਦੇ ਨਾਲ ਵਰਤੇ ਜਾਂਦੇ ਹਨ, ਪਲੇਟਫਾਰਮ ਦੀ ਭਾਸ਼ਾਈ ਗਤੀਸ਼ੀਲਤਾ ਵਿੱਚ ਹੋਰ ਵਾਧਾ ਕਰਦੇ ਹਨ।¹

2.2 ਕੋਡ-ਸਵਿਚਿੰਗ: ਕੋਡ-ਸਵਿਚਿੰਗ ਦਾ ਮਤਲਬ ਹੈ ਇੱਕ ਵਾਰਤਾਲਾਪ ਜਾਂ ਵਾਕ ਦੇ ਅੰਦਰ ਦੋ ਜਾਂ ਦੋ ਤੋਂ ਵੱਧ ਭਾਸ਼ਾਵਾਂ ਵਿੱਚ ਬਦਲਣਾ। ਪੰਜਾਬੀ-ਅੰਗਰੇਜ਼ੀ ਬੋਲਣ ਵਾਲੇ ਦੋਭਾਸ਼ੀ ਭਾਈਚਾਰਿਆਂ ਵਿੱਚ, ਉਪਭੋਗਤਾ ਅਕਸਰ ਆਸਾਨੀ ਨਾਲ ਜਾਂ ਭਾਵਨਾਤਮਕ ਜ਼ੋਰ ਦੇਣ ਲਈ ਭਾਸ਼ਾਵਾਂ ਵਿਚਕਾਰ ਅਦਲਾ-ਬਦਲੀ ਕਰਦੇ ਹਨ। ਇੱਕ ਆਮ ਉਦਾਹਰਣ ਹੋ ਸਕਦੀ ਹੈ: "Kidaan? I am good!" ਇੱਥੇ, "Kidaan" (ਪੰਜਾਬੀ ਲਈ ਕਿਦਾ "ਤੁਸੀਂ ਕਿਵੇਂ ਹੋ?") ਅੰਗਰੇਜ਼ੀ ਦੇ ਵਾਕਾਂਸ਼ (I am good) ਨਾਲ ਜੋੜਿਆ ਗਿਆ ਹੈ, ਜੋ ਦੋ ਭਾਸ਼ਾਵਾਂ ਵਿਚਕਾਰ ਤਰਲਤਾ ਨੂੰ ਦਰਸਾਉਂਦਾ ਹੈ।

2.3 ਫੋਨੇਟਿਕ ਟ੍ਰਾਂਸਕ੍ਰਿਪਸ਼ਨ: ਫੋਨੇਟਿਕ ਟ੍ਰਾਂਸਕ੍ਰਿਪਸ਼ਨ ਆਮ ਗੱਲ ਹੈ ਜਦੋਂ ਉਪਭੋਗਤਾ ਰੋਮਨ ਵਰਣਮਾਲਾ ਦੀ ਵਰਤੋਂ ਕਰਕੇ ਆਪਣੀ ਮੂਲ ਭਾਸ਼ਾ ਵਿੱਚ ਸ਼ਬਦ ਲਿਖਦੇ ਹਨ। ਉਦਾਹਰਨ ਲਈ, "Tusi kidda?" (How are you?)/ (ਤੁਸੀਂ ਕਿਵੇਂ ਹੋ?)। ਇਹ ਵਰਤਾਰਾ ਦਰਸਾਉਂਦਾ ਹੈ ਕਿ ਉਪਭੋਗਤਾ ਡਿਜੀਟਲ ਪਲੇਟਫਾਰਮਾਂ ਨੂੰ ਕਿਵੇਂ ਅਨੁਕੂਲ ਬਣਾਉਂਦੇ ਹਨ ਜੋ ਸਥਾਨਕ ਸਕ੍ਰਿਪਟਾਂ ਦਾ ਕੁਸ਼ਲਤਾ ਨਾਲ ਸਮਰਥਨ ਨਹੀਂ ਕਰਦੇ।²

2.4 WhatsApp ਭਾਸ਼ਾ ਵਜੋਂ ਇਮੋਜੀ: ਇਮੋਜੀ ਵਟਸਐਪ ਸੰਚਾਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ, ਭਾਵਨਾਤਮਕ ਸੰਕੇਤਕ ਵਜੋਂ ਕੰਮ ਕਰਦੇ ਹਨ ਜਾਂ ਸ਼ਬਦਾਂ ਨੂੰ ਬਦਲਦੇ ਹਨ। ਇੱਕ ਇਮੋਜੀ ਅਕਸਰ ਪੂਰੇ ਵਾਕਾਂ ਜਾਂ ਸੰਕਲਪਾਂ ਨੂੰ ਦਰਸਾਉਂਦਾ ਹੈ, ਰਵਾਇਤੀ ਟੈਕਸਟ ਦੀ ਲੋੜ ਨੂੰ ਘਟਾਉਂਦਾ ਹੈ। ਉਦਾਹਰਨ ਲਈ, ਇੱਕ ਮੁਸਕਰਾਉਂਦਾ ਚਿਹਰਾ ਇਮੋਜੀ ਮੌਖਿਕ ਵਿਸਤਾਰ ਦੀ ਲੋੜ ਤੋਂ ਬਿਨਾਂ ਖੁਸ਼ੀ ਜਾਂ ਪ੍ਰਵਾਨਗੀ ਦਾ ਸੰਕੇਤ ਕਰ ਸਕਦਾ ਹੈ।

3. WhatsApp ਭਾਸ਼ਾ ਵਿੱਚ ਪੈਟਰਨ

3.1 ਸੰਖੇਪਤਾ ਅਤੇ ਅਣ-ਉਪਚਾਰਿਕਤਾ: ਸੰਖੇਪ ਸ਼ਬਦਾਂ ਦੀ ਵਰਤੋਂ WhatsApp ਦੀ ਗੈਰ-ਰਸਮੀ ਸੰਚਾਰ ਸ਼ੈਲੀ ਦੀ ਇੱਕ ਪਰਿਭਾਸ਼ਿਤ ਵਿਸ਼ੇਸ਼ਤਾ ਹੈ। ਸੁਨੇਹੇ ਅਕਸਰ ਕੁਸ਼ਲਤਾ ਲਈ ਉਹਨਾਂ ਦੇ ਸਰਲ ਰੂਪ ਵਿੱਚ ਘਟਾਏ ਜਾਂਦੇ ਹਨ, ਪਰ ਇਸ ਨਾਲ ਅਸਪਸ਼ਟਤਾ ਵੀ ਪੈਦਾ ਹੁੰਦੀ ਹੈ। ਉਦਾਹਰਨ ਲਈ, "u" "you" ਦੀ ਥਾਂ ਲੈਂਦਾ ਹੈ, ਅਤੇ "r" "are" ਦੀ ਥਾਂ ਲੈਂਦਾ ਹੈ, ਜਿਸ ਨਾਲ ਭਾਸ਼ਾ ਬਹੁਤ ਜ਼ਿਆਦਾ ਸੰਦਰਭ-ਨਿਰਭਰ ਹੁੰਦੀ ਹੈ।

3.2 ਫੋਨੇਟਿਕ ਪੰਜਾਬੀ-ਅੰਗਰੇਜ਼ੀ ਹਾਈਬ੍ਰਿਡ: WhatsApp ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ ਜਿੱਥੇ ਦੋ-ਭਾਸ਼ੀ ਪਿਛੋਕੜ ਵਾਲੇ ਉਪਭੋਗਤਾ ਭਾਸ਼ਾਵਾਂ ਨੂੰ ਸਹਿਜੇ ਹੀ ਮਿਲਾਉਂਦੇ ਹਨ। ਪੰਜਾਬੀ ਸ਼ਬਦਾਂ ਲਈ ਰੋਮਨ ਲਿਪੀ ਦੀ ਵਰਤੋਂ ਕਰਨ ਵਾਲੇ ਪੰਜਾਬੀ ਬੋਲਣ ਵਾਲੇ ਅਕਸਰ ਕੀਬੋਰਡ ਬਦਲੇ ਬਿਨਾਂ ਅੰਗਰੇਜ਼ੀ ਅਤੇ ਪੰਜਾਬੀ ਨੂੰ ਮਿਲਾਉਂਦੇ ਹਨ। ਇਹ ਹਾਈਬ੍ਰਿਡ

ਵਾਕ ਬਣਾਉਂਦਾ ਹੈ ਜਿਵੇਂ ਕਿ: "Main going to the market," ਪੰਜਾਬੀ ਸ਼ਬਦ "main"/ਮੈਂ (I) ਨਾਲ ਅੰਗਰੇਜ਼ੀ ਦਾ ਮਿਸ਼ਰਣ।

3.3 ਕੋਡ-ਸਵਿਚਿੰਗ ਡਾਇਨਾਮਿਕਸ: ਪੰਜਾਬੀ-ਅੰਗਰੇਜ਼ੀ ਦੋ-ਭਾਸ਼ੀ ਸੰਦਰਭਾਂ ਵਿੱਚ, ਕੋਡ-ਸਵਿਚਿੰਗ ਵਟਸਐਪ ਗੱਲਬਾਤ ਵਿੱਚ ਤਰਲ ਢੰਗ ਨਾਲ ਹੁੰਦੀ ਹੈ। ਖੋਜ ਦਰਸਾਉਂਦੀ ਹੈ ਕਿ ਕੋਡ-ਸਵਿਚਿੰਗ ਗੈਰ-ਰਸਮੀ ਸੈਟਿੰਗਾਂ ਅਤੇ ਨੌਜਵਾਨ ਉਪਭੋਗਤਾਵਾਂ ਵਿੱਚ ਵਧੇਰੇ ਪ੍ਰਚਲਿਤ ਹੈ। ਉਦਾਹਰਨ ਲਈ, "Homework done tusi kitta?" ਵਰਗੇ ਸੁਨੇਹੇ ਅੰਗਰੇਜ਼ੀ ਅਤੇ ਪੰਜਾਬੀ ਨੂੰ ਜੋੜ ਕੇ ਭਾਸ਼ਾਈ ਅਨੁਕੂਲਤਾ ਦਿਖਾਉਂਦੇ ਹਨ।³

3.4 ਇਮੋਜੀ ਅਤੇ ਸੰਦਰਭੀ ਵਰਤੋਂ: ਇਮੋਜੀ ਅਕਸਰ ਪ੍ਰਸੰਗ-ਨਿਰਭਰ ਹੁੰਦੇ ਹਨ ਅਤੇ ਭਾਵਨਾਤਮਕ ਪ੍ਰਗਟਾਵੇ ਲਈ ਸ਼ਾਰਟਹੈਂਡ ਵਜੋਂ ਵਰਤੇ ਜਾਂਦੇ ਹਨ। ਉਦਾਹਰਨ ਲਈ, ਗੱਲਬਾਤ ਦੇ ਸੰਦਰਭ 'ਤੇ ਨਿਰਭਰ ਕਰਦੇ ਹੋਏ, ਦਿਲ ਦਾ ਇਮੋਜੀ ਪਿਆਰ, ਦੋਸਤੀ, ਜਾਂ ਇੱਥੋਂ ਤੱਕ ਕਿ ਸਧਾਰਨ ਸਮਝੌਤੇ ਨੂੰ ਵੀ ਦਰਸਾ ਸਕਦਾ ਹੈ। ਇਮੋਜੀ ਦੀ ਵਿਆਖਿਆ ਸੱਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਦੇ ਆਧਾਰ 'ਤੇ ਮਹੱਤਵਪੂਰਨ ਤੌਰ 'ਤੇ ਵੱਖਰੀ ਹੁੰਦੀ ਹੈ।

4. ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ

WhatsApp ਭਾਸ਼ਾ, ਖਾਸ ਤੌਰ 'ਤੇ ਅੰਗਰੇਜ਼ੀ ਦੇ ਨਾਲ ਸਥਾਨਕ ਭਾਸ਼ਾਵਾਂ ਦਾ ਮਿਸ਼ਰਣ, ਵਿਆਪਕ ਸਮਾਜਿਕ ਰੁਝਾਨਾਂ ਨੂੰ ਦਰਸਾਉਂਦਾ ਹੈ। ਪੰਜਾਬੀ ਬੋਲਣ ਵਾਲੇ ਖੇਤਰਾਂ ਵਰਗੇ ਬਹੁ-ਭਾਸ਼ਾਈ ਭਾਈਚਾਰਿਆਂ ਵਿੱਚ, WhatsApp ਭਾਸ਼ਾਈ ਹਾਈਬ੍ਰਿਡਾਈਜੇਸ਼ਨ ਦਾ ਇੱਕ ਸਾਧਨ ਬਣ ਗਿਆ ਹੈ। ਜਿਵੇਂ ਕਿ ਉਪਭੋਗਤਾ ਵਿਸ਼ਵਵਿਆਪੀ ਡਿਜੀਟਲ ਸੰਚਾਰ ਨਿਯਮਾਂ ਦੇ ਅਨੁਕੂਲ ਹੁੰਦੇ ਹਨ, ਸਥਾਨਕ ਭਾਸ਼ਾਵਾਂ ਨੂੰ ਗੈਰ ਰਸਮੀ ਜਾਂ ਭਾਵਨਾਤਮਕ ਸੰਦਰਭਾਂ ਵਿੱਚ ਏਕੀਕ੍ਰਿਤ ਕਰਨ ਦੇ ਨਾਲ, ਅੰਗਰੇਜ਼ੀ ਦੇ ਦਬਦਬੇ ਵੱਲ ਇੱਕ ਪ੍ਰਤੱਖ ਤਬਦੀਲੀ ਹੁੰਦੀ ਹੈ। ਇਹ ਰੁਝਾਨ ਭਾਸ਼ਾ ਦੀ ਸੰਭਾਲ ਲਈ ਲੰਬੇ ਸਮੇਂ 'ਤੇ ਪ੍ਰਭਾਵ ਪਾ ਸਕਦਾ ਹੈ। ਕੁਸ਼ਲਤਾ ਲਈ ਅੰਗਰੇਜ਼ੀ ਵੱਲ ਤਬਦੀਲੀ, ਇਮੋਜੀ ਅਤੇ ਸੰਖੇਪ ਰੂਪਾਂ ਦੀ ਵਰਤੋਂ ਦੇ ਨਾਲ, ਡਿਜੀਟਲ ਸਪੇਸ ਵਿੱਚ ਗੁਰਮੁਖੀ ਵਰਗੀਆਂ ਸਥਾਨਕ ਲਿਪੀਆਂ ਦੀ ਵਰਤੋਂ ਨੂੰ ਹਾਸ਼ੀਏ 'ਤੇ ਕਰ ਸਕਦੀ ਹੈ।

5. ਭਾਸ਼ਾਈ ਵਿਕਾਸ 'ਤੇ ਤਕਨੀਕੀ ਪ੍ਰਭਾਵ

ਵਟਸਐਪ ਵਰਗੇ ਪਲੇਟਫਾਰਮਾਂ 'ਤੇ ਵਰਤੀ ਜਾਣ ਵਾਲੀ ਵਿਕਸਤ ਭਾਸ਼ਾ ਦੇ ਪਿੱਛੇ ਤਕਨਾਲੋਜੀ ਇੱਕ ਡ੍ਰਾਈਵਿੰਗ ਬਲ ਹੈ। ਤੇਜ਼, ਸੰਖੇਪ ਸੰਚਾਰ ਦੀ ਲੋੜ ਉਪਭੋਗਤਾਵਾਂ ਨੂੰ ਨਵੇਂ ਭਾਸ਼ਾਈ ਸ਼ਾਰਟਕੱਟ ਅਤੇ ਪੈਟਰਨ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਦੀ ਹੈ। ਖਾਸ ਕਰਕੇ ਦੋਭਾਸ਼ੀ ਸਮਾਜਾਂ ਵਿੱਚ ਭਵਿੱਖਬਾਣੀ ਕਰਨ ਵਾਲੀਆਂ ਟੈਕਸਟ ਵਿਸ਼ੇਸ਼ਤਾਵਾਂ, ਸਵੈ-ਸੁਧਾਰ, ਅਤੇ ਸਕ੍ਰਿਪਟਾਂ ਵਿਚਕਾਰ ਆਸਾਨੀ ਨਾਲ ਬਦਲਣ ਦੀ ਅਯੋਗਤਾ ਵੀ ਉਪਭੋਗਤਾਵਾਂ ਨੂੰ ਇੱਕ ਹਾਈਬ੍ਰਿਡ ਭਾਸ਼ਾਈ ਪ੍ਰਣਾਲੀ ਵੱਲ ਧੱਕਦੀ ਹੈ। ਵਟਸਐਪ, ਆਪਣੇ ਵੱਧਿਸ ਸੰਦੇਸ਼

ਵਿਸ਼ੇਸ਼ਤਾਵਾਂ ਅਤੇ ਟੈਕਸਟ ਫਾਰਮੈਟਾਂ ਰਾਹੀਂ, ਮੌਖਿਕ ਪਰੰਪਰਾਵਾਂ ਵੱਲ ਵਾਪਸ ਜਾਣ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ, ਜਿੱਥੇ ਲੰਬੇ ਟੈਕਸਟ-ਅਧਾਰਿਤ ਸੰਦੇਸ਼ਾਂ ਨਾਲੋਂ ਸੰਖੇਪ, ਬੋਲੇ ਗਏ ਸੰਦੇਸ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹ ਰਵਾਇਤੀ ਸੰਚਾਰ ਵਿਧੀਆਂ ਦੇ ਨਾਲ ਆਧੁਨਿਕ ਤਕਨਾਲੋਜੀ ਦੇ ਸੰਯੋਜਨ ਨੂੰ ਦਰਸਾਉਂਦਾ ਹੈ।

6. ਸਿੱਟਾ

ਇਹ ਖੋਜ ਦਰਸਾਉਂਦੀ ਹੈ ਕਿ WhatsApp ਕਿਸ ਤਰ੍ਹਾਂ ਭਾਸ਼ਾ ਨੂੰ ਬਦਲ ਰਿਹਾ ਹੈ, ਖਾਸ ਕਰਕੇ ਪੰਜਾਬ ਵਰਗੇ ਬਹੁ-ਭਾਸ਼ਾਈ ਸਮਾਜਾਂ ਵਿੱਚ। ਸੰਖੇਪ ਰੂਪਾਂ, ਫੋਨੇਟਿਕ ਟ੍ਰਾਂਸਕ੍ਰਿਪਸ਼ਨ, ਇਮੋਜੀ ਅਤੇ ਕੋਡ-ਸਵਿਚਿੰਗ ਦੀ ਵਰਤੋਂ ਦੁਆਰਾ, WhatsApp ਉਪਭੋਗਤਾ ਇੱਕ ਨਵੀਂ ਭਾਸ਼ਾਈ ਸ਼ੈਲੀ ਵਿਕਸਿਤ ਕਰ ਰਹੇ ਹਨ ਜੋ ਸਥਾਨਕ ਅਤੇ ਗਲੋਬਲ ਭਾਸ਼ਾਵਾਂ ਨੂੰ ਮਿਲਾਉਂਦੀ ਹੈ। ਸੰਚਾਰ ਦੇ ਵਧੇਰੇ ਸੰਖੇਪ ਅਤੇ ਹਾਈਬ੍ਰਿਡਾਈਜ਼ਡ ਰੂਪਾਂ ਵੱਲ ਤਬਦੀਲੀ ਭਾਸ਼ਾ ਦੀ ਸੰਭਾਲ ਦੇ ਭਵਿੱਖ ਅਤੇ ਪੰਜਾਬੀ ਵਰਗੀਆਂ ਸਥਾਨਕ ਭਾਸ਼ਾਵਾਂ 'ਤੇ ਡਿਜੀਟਲ ਸੰਚਾਰ ਦੇ ਪ੍ਰਭਾਵ ਬਾਰੇ ਮਹੱਤਵਪੂਰਨ ਸਵਾਲ ਖੜ੍ਹੇ ਕਰਦੀ ਹੈ। ਇਹਨਾਂ ਪ੍ਰਭਾਵਾਂ ਦੀ ਪੜਚੋਲ ਕਰਨ ਲਈ ਹੋਰ ਖੋਜ ਦੀ ਲੋੜ ਹੈ ਕਿ ਕਿਵੇਂ ਤਕਨਾਲੋਜੀ ਭਾਸ਼ਾ ਦੇ ਵਿਕਾਸ ਨੂੰ ਪ੍ਰਭਾਵਤ ਕਰਦੀ ਰਹੇਗੀ।

7. ਹਵਾਲੇ

1. Crystal D. Txtng: The Gr8 Db8. Oxford University Press; c2008.
2. Myers-Scotton C. Social Motivations for Code-Switching: Evidence from Africa. Clarendon Press; c1993.
3. Danet B, Herring SC. The Multilingual Internet: Language, Culture, and Communication Online. Oxford University Press; c2007.